

12

ਅਖਣੇ ਬਾਰੇ ਭੁੱਲ ਜਾਓ (4:8-14)

ਪਿਛਲੇ ਪਾਠ ਵਿਚ ਅਸੀਂ ‘‘ਜਦ ਸੈਤਾਨ ਮੁਸਕਲ ਵਿਚ ਪਾ ਦੇਵੇ’’ ਵਿਸ਼ੇ ਤੇ ਅਧਿਐਨ ਸ਼ੁਰੂ ਕੀਤਾ ਸੀ। 1 ਤੋਂ 7 ਆਇਤਾਂ ਤੋਂ, ਅਸੀਂ ਇਹ ਸੁਝਾਅ ਕੱਢੇ ਸਨ: (1) ਹੈਰਾਨ ਨਾ ਹੋਵੋ, (2) ਹਿੰਮਤ ਹਾਰ ਕੇ ਹੱਥ ਖੜੇ ਨਾ ਕਰੋ, (3) ਅਤੇ ਸੈਤਾਨ ਦੀ ਕੱਠਪੁਤਲੀ ਨਾ ਬਣੋ। 8 ਤੋਂ 14 ਆਇਤਾਂ ਵਿਚ ਅਸੀਂ ਸਭਾ ਦੇ ਸਾਹਮਣੇ ਪਤਰਸ ਦੀ ਸਫ਼ਾਈ ਵੇਖੀ ਹੈ। ਪਤਰਸ ਦੇ ਸਬਦਾਂ ਵਿਚ ਇਕ ਸਿਧਾਂਤ ਵਿਖਾਈ ਦਿੰਦਾ ਹੈ: ਪਤਰਸ ਆਪਣੇ ਆਪ ਨਾਲੋਂ ਮਸੀਹ ਅਤੇ ਇੰਜੀਲ ਨੂੰ ਵੱਧ ਅਹਿਮੀਅਤ ਦਿੰਦਾ ਸੀ।

ਆਤਮਾ

ਪਤਰਸ ਆਪਣੀ ਸਫ਼ਾਈ ਵਿਚ ਕਹਿਣ ਸਮੇਂ ‘‘ਪਿਵਿੱਤਰ ਆਤਮਾ ਨਾਲ ਭਰਪੂਰ’’ ਸੀ (ਆਇਤ 8)। ਯਿਸੂ ਨੇ ਆਪਣੇ ਚੇਲੀਆਂ ਨੂੰ ਕੈਦ ਵਿਚ ਸੁੱਟੇ ਜਾਣ ਬਾਰੇ ਚਿਤਾਵਨੀ ਦਿੰਦਿਆਂ ਕਿਹਾ ਸੀ, ‘‘ਇਸ ਲਈ ਆਪਣੇ ਮਨ ਵਿਚ ਪਾਕ ਠਹਿਰਾ ਛੱਡੋ ਭਈ ਅਸੀਂ ਉੱਤਰ ਦੇਣ ਲਈ ਪਹਿਲਾਂ ਤੋਂ ਚਿੰਤਾ ਨਾ ਕਰਾਂਗੇ। ਕਿਉਂ ਜੋ ਮੈਂ ਤੁਹਾਨੂੰ ਇਹੋ ਜਿਹਾ ਮੂੰਹ ਅਤੇ ਬੁੱਧ ਦਿਆਂਗਾ ਜਿਹ ਦਾ ਤੁਹਾਡੇ ਸਾਰੇ ਵਿਰੋਧੀ ਸਾਹਮਣਾ ਯਾ ਖੰਡਣ ਨਾ ਕਰ ਸਕਣਗੇ’’ (ਲੁਕਾ 21:14, 15)।¹ ਮੈਨੂੰ ਇਹ ਤਾਂ ਪਤਾ ਨਹੀਂ ਕਿ ਪਤਰਸ ਨੇ ਕੈਦ ਵਿਚ ਰਾਤ ਕਿਵੇਂ ਬਿਤਾਈ ਹੋਵੇਗੀ,² ਪਰ ਐਨਾ ਜੁਰੂਰ ਜਾਣਦਾ ਹਾਂ ਕਿ ਉਹਨੇ ਰਾਤ ਭਰ ਆਪਣੀ ਸਫ਼ਾਈ ਦੇਣ ਦੀ ਤਿਆਰੀ ਬਿਲਕੁਲ ਨਹੀਂ ਕੀਤੀ ਸੀ। ‘‘ਪਿਵਿੱਤਰ ਆਤਮਾ ਨਾਲ ਭਰਪੂਰ’’ ਹੋਣ ਤੋਂ ਭਾਵ ਹੈ ਕਿ ਉਹ ਆਤਮਾ ਦੇ ਵੱਸ ਵਿਚ ਸੀ। ਯਿਸੂ ਦੇ ਆਤਮਾ³ ਨੇ ਹੀ ਉਹਦੇ ਰਾਹੀਂ ਮਹਾਂਸਭਾ (ਸਨਹੇਦਿਨ) ਨਾਲ ਗੱਲ ਕਰਨੀ ਸੀ।

ਵਿਸਾ

ਹੋ ਸਕਦਾ ਹੈ ਕਿ ਸਭਾ ਦਾ ਸਵਾਲ ‘‘ਤੁਸਾਂ ਕਿਹੜੀ ਸ਼ਕਤੀ ਜਾਂ ਕਿਹੜੇ ਨਾਮ ਨਾਲ ਇਹ ਕੀਤਾ? ’’ ਸਪਸ਼ਟ ਨਾ ਹੋਵੇ, ਪਰ ਇਸ ਨਾਲ ਪਤਰਸ ਦਾ ਮਕਸਦ ਪੂਰਾ ਹੋ ਗਿਆ ਸੀ, ਕਿਉਂਕਿ ਇਸ ਨਾਲ ਉਹਨੂੰ ਉਨ੍ਹਾਂ ਨੂੰ ਸੁਣਾਉਣ ਲਈ ਇਕ ਵਿਸ਼ਾ ਮਿਲ ਗਿਆ ਸੀ। ਆਤਮਾ ਦੀ ਅਗਵਾਈ ਵਿਚ ਉਹਨੇ ‘‘ਇਹ’’ ਦੀ ਵਿਆਖਿਆ ਕਰਕੇ ਦੱਸਿਆ ਕਿ ਇਹ ਚੰਗਾਈ ਸੀ। ‘‘ਹੇ ਕੌਮ ਦੇ ਸਰਦਾਰੋਂ ਅਤੇ ਬਜ਼ੁਰਗੋਂ’’ ਕਹਿ ਕੇ ਉਹਨੇ ਸ਼ੁਰੂ ਕਰਦਿਆਂ ਕਿਹਾ, ‘‘ਜੇ ਅੱਜ ਸਾਥੋਂ ਇਸ ਭਲੇ ਕੰਮ ਦੇ ਵਿਖੇ ਪੁੱਛੀਦਾ ਹੈ ਜਿਹੜਾ ਇਕ ਬਲਹੀਨ ਮਨੁੱਖ ਨਾਲ ਹੋਇਆ ਭਈ

ਉਹ ਕਿੱਕਰ ਚੰਗਾ ਕੀਤਾ ਗਿਆ ਹੈ’’ (ਆਇਤਾਂ 8, 9)। ‘‘ਇਸ ... ਮਨੁੱਖ’’ ਕਹਿ ਕੇ ਪਤਰਸ ਨੇ ਆਪਣੇ ਕੋਲ ਖੜੇ ਉਸ ਆਦਮੀ ਦੇ ਮੌਢੇ ਤੇ ਹੱਥ ਰੱਖਿਆ ਹੋਵੇਗਾ (ਆਇਤ 14)। ਨਜ਼ਾਰਾ ਹਾਸੇਹੀਣਾ ਸੀ! ਪਤਰਸ ਨੂੰ ਪਤਾ ਸੀ ਅਤੇ ਸਭਾ ਨੂੰ ਵੀ।

ਮੁਕਤੀ ਦਾਤਾ

ਅਸਲ 'ਚ ਇਸ ਰਸੂਲ ਨੇ ਇਹਦੇ ਬਾਅਦ ਕਿਹਾ, ‘‘ਜੇ ਤੁਸੀਂ ਸਚਮੁੱਚ ਉਹਦੇ ਬਾਰੇ ਜਾਣਨ ਵਿਚ ਦਿਲਚਸਪੀ ਰੱਖਦੇ ਹੋ, ਜਿਸ ਨੇ ਉਹਨੂੰ ਚੰਗਾ ਕੀਤਾ ਹੈ ਤਾਂ ਮੈਂ ਤੁਹਾਨੂੰ ਦੱਸਾਂਗਾ।’’ ਉਨ੍ਹਾਂ ਨੇ ਪੁੱਛਿਆ ਸੀ ਕਿ ‘‘ਤੁਸਾਂ ... ਕਿਹੜੇ ਨਾਮ ਨਾਲ ਇਹ ਕੀਤਾ ਹੈ?’’ ਪਤਰਸ ਨੇ ਐਲਾਨ ਕੀਤਾ ਕਿ ਉਸ ਆਦਮੀ ਨੂੰ ਯਿਸੂ ਦੇ ਨਾਮ ਨਾਲ ਚੰਗਾ ਕੀਤਾ ਗਿਆ ਸੀ:

ਤਾਂ ਤੁਸਾਂ ਸਭਨਾਂ ਨੂੰ ਅਤੇ ਇਸਰਾਏਲ ਦਿਆਂ ਸਾਰਿਆਂ ਲੋਕਾਂ ਨੂੰ ਮਲੂਮ ਹੋਵੇ⁴ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਜਿਹਨੂੰ ਤੁਸਾਂ ਸਲੀਬ ਉੱਤੇ ਚੜ੍ਹਾਇਆ ਅਤੇ ਜਿਹਨੂੰ ਪ੍ਰੇਸ਼ਵਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਉਸੇ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜਾ ਹੈ (ਆਇਤ 10)।

ਪਤਰਸ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਸੀ। ਜੇ ਤੁਹਾਨੂੰ ਆਪਣੀ ਸੁਰੱਖਿਆ ਦੀ ਚਿਤਾ ਹੋਵੇ ਤਾਂ ਤੁਸੀਂ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਜਮਾਤ ਤੇ ਮਸੀਹਾ ਨੂੰ ਸਲੀਬ ਤੇ ਚੜ੍ਹਾਉਣ ਦਾ ਇਲਜਾਮ ਨਹੀਂ ਲਾਓਗੇ। ਪਤਰਸ ਨੂੰ ਇਸ ਗੱਲ ਦਾ ਫਿਕਰ ਸੀ? ਉਹਦੇ ਲਈ ਯਿਸੂ ਦੇ ਨਾਮ ਦਾ ਮਹੱਤਵ ਵੱਧ ਸੀ।

ਜਦ ਸੈਤਾਨ ਸਾਨੂੰ ਮੁਸ਼ਕਲ ਵਿਚ ਪਾ ਦੇਵੇ ਤਾਂ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਗੱਲ ਦੀ ਘੱਟ ਅਹਿਮੀਅਤ ਹੈ ਕਿ ਸਾਡਾ ਕੀ ਹੁੰਦਾ ਹੈ, ਪਰ ਪ੍ਰਭੂ ਦੇ ਮਕਸਦ ਦਾ ਕੀ ਹੁੰਦਾ ਹੈ, ਇਹ ਜਿਆਦਾ ਮਹੱਤਵਪੂਰਣ ਹੈ!⁵

ਪਤਰਸ ਦੀ ਦਲੇਰੀ ਵੇਖੋ ਜਦ ਉਹਨੇ ਕਿਹਾ, ‘‘ਪ੍ਰੇਸ਼ਵਰ ਨੇ [ਯਿਸੂ ਨੂੰ] ਮੁਰਦਿਆਂ ਵਿੱਚੋਂ ਜਿਵਾਲਿਆ।’’ ਯਾਦ ਰੱਖੋ ਕਿ ਜਿਸ ਗੱਲ ਨੇ ਸਦੂਕੀਆਂ ਨੂੰ ਪਰੋਸ਼ਾਨ ਕੀਤਾ ਸੀ, ਉਹ ਇਹੀ ਸੀ ਕਿ ਰਸੂਲ ‘‘ਯਿਸੂ ਦਾ ਪ੍ਰਮਾਣ ਦੇ ਕੇ ਮੁਰਦਿਆਂ ਦੇ ਜੀ ਉੱਠਣ ਦਾ ਉਪਦੇਸ਼ ਕਰਦੇ ਸਨ’’ (ਆਇਤ 2)। ਪਤਰਸ ਨੇ ਝਗੜੇ ਵਾਲੇ ਵਿਸ਼ਿਆਂ ਨੂੰ ਟਾਲਿਆ ਨਹੀਂ-ਖਾਸ ਕਰਕੇ ਜਦ ਉਹਦੇ ਸੁਣਨ ਵਾਲਿਆਂ ਲਈ ਸੁਣਨਾ ਜ਼ਰੂਰੀ ਸੀ!

ਪੱਥਰ

ਪਤਰਸ ਨੇ ਅਜੇ ਇਲਜਾਮ ਲਾਉਣੇ ਬੰਦ ਨਹੀਂ ਕੀਤੇ ਸਨ। ਹੁਣ ਇਸ ‘‘ਅਨਪੜ੍ਹ ਅਤੇ ਅਗਿਆਨੀ’’ ਮਛ਼ਾਰੇ ਵਿਚ ਧਰਮ ਸ਼ਾਸਤਰੀਆਂ ਦੇ ਸਾਹਮਣੇ ਪਵਿੱਤਰ ਸ਼ਾਸਤਰ ਦੇ ਹਵਾਲੇ ਦੇਣ ਦੀ ਹਿੰਮਤ ਸੀ: ‘‘ਇਹ ਉਹ ਪੱਥਰ ਹੈ ਜਿਹ ਨੂੰ ਤੁਸਾਂ ਰਾਜਾਂ ਨੇ ਰੱਦਿਆ ਜਿਹੜਾ ਥੂੰਜੇ ਦਾ ਪੱਥਰ ਹੋ ਗਿਆ’’ (ਆਇਤ 11)। ਪਤਰਸ ਨੇ ਮਸੀਹ ਨਾਲ ਜੁੜੇ ਕੁਝ ਸ਼ੁਰੂਆਤੀ ਹਵਾਲਿਆਂ ਵਿੱਚੋਂ ਜਬੂਰਾਂ ਦੀ ਪੋਥੀ 118:22 ਨੂੰ ਦੁਹਰਾਇਆ।⁶ ਪਤਰਸ ਨੇ ‘‘ਤੁਸਾਂ’’ ਸ਼ਬਦ ਜੋੜ ਕੇ ਉਨ੍ਹਾਂ ਲਈ ਇਸ ਭਵਿੱਖਬਾਣੀ ਨੂੰ ਵਿਅਕਤੀਗਤ ਬਣਾ ਦਿੱਤਾ: ‘‘ਇਹ ਉਹ ਪੱਥਰ ਹੈ ਜਿਹਨੂੰ ਤੁਸਾਂ ਰਾਜਾਂ ਨੇ ਰੱਦਿਆ।’’ ਰਾਜ ਸ਼ਬਦ ਉਨ੍ਹਾਂ ਲਈ ਨਹੀਂ ਵਰਤਿਆ ਗਿਆ ਜਿਹੜੇ ਮਕਾਨ

ਬਣਾਉਂਦੇ ਜਾਂ ਗਾਰਾ ਲਾਉਂਦੇ ਹਨ। ਇਸ ਨੂੰ ਨਿਰਮਾਣ ਕਰਨ ਵਿਚ ਨਿਗਰਾਨੀ ਕਰਨ ਵਾਲੇ ਲੋਕਾਂ ਲਈ ਵਰਤਿਆ ਗਿਆ ਹੈ: ਜਿਨ੍ਹਾਂ ਵਿਚ ਬਿਲਡਿੰਗਾਂ ਬਣਾਉਣ ਵਾਲੇ, ਠੇਕੇਦਾਰ, ਸੁਪਰਵਾਈਜ਼ਰ ਅਤੇ ਫੋਰਮੈਨ ਸ਼ਾਮਲ ਹਨ। ਪਤਰਸ ਨੇ ਯਹੁਦੀ ਨੀਤੀ ਘਾੜੂਆਂ ਉੱਤੇ ਉੱਗਲੀ ਚੁੱਕੀ। ਉਹ ਕਹਿ ਰਿਹਾ ਸੀ ‘‘ਤੁਸਾਂ ਆਗੂਆਂ ਨੇ ਮਸੀਹਾ ਨੂੰ ਠੁਕਰਾ ਦਿੱਤਾ! ’’

ਉਨ੍ਹਾਂ ਨੇ ਮਸੀਹਾ ਬਾਰੇ ਆਪਣੀਆਂ ਖਿਆਲੀ ਧਾਰਣਾਵਾਂ ਕਾਰਣ ਉਹਨੂੰ ਠੁਕਰਾ ਦਿੱਤਾ, ਉਨ੍ਹਾਂ ਦਾ ਖਿਆਲ ਸੀ ਕਿ ਜਦ ਮਸੀਹ ਆਵੇਗਾ ਤਾਂ ਬੜੇ ਧੂਮ-ਧੜ੍ਕੇ ਨਾਲ ਆਵੇਗਾ, ਉਹ ਬੜੀ ਵੱਡੀ ਫੌਜ ਦਾ ਸਰਦਾਰ ਹੋਵੇਗਾ, ਅਤੇ ਆਪਣੇ ਦੇਸ਼ ਵਿੱਚੋਂ ਰੋਮੀਆਂ ਨੂੰ ਕੱਢ ਦੇਵੇਗਾ। ਉਨ੍ਹਾਂ ਦਾ ਖਿਆਲ ਸੀ ਕਿ ਉਹ ਯਰੂਸਲਾਮ ਸ਼ਹਿਰ ਤੋਂ ਦਾਉਦ ਦੀ ਗੱਦੀ ਤੇ ਬੈਠ ਕੇ ਰਾਜ ਕਰੇਗਾ ਅਤੇ ਸਾਰੇ ਫਲਸਤੀਨ ਵਿਚ ਬਰਕਤਾਂ ਦੀ ਬਾਰਿਸ਼ ਹੋ ਜਾਵੇਗੀ। ਜਦ ਯਿਸੂ ਆਇਆ, ਤਾਂ ਉਹ ਮਸੀਹ ਬਾਰੇ ਉਨ੍ਹਾਂ ਦੀਆਂ ਆਸਾਂ ਦੇ ਬਿਲਕੁਲ ਉਲਟ ਸਨ-ਸੋ ਉਨ੍ਹਾਂ ਨੇ ਉਸ ਨੂੰ ਰੱਦ ਦਿੱਤਾ। ਜਿਸ ਨੂੰ ਉਨ੍ਹਾਂ ਨੇ ਰੱਦਿਆ ਸੀ, ਉਸੇ ਨੂੰ ਖੁਦਾ ਨੇ ਆਪਣੇ ਸਵਰਗੀ ਕੰਮ ਲਈ ‘‘ਖੂੰਜੇ ਦਾ ਪੱਥਰ’’ ਬਣਾ ਦਿੱਤਾ!

ਉਸ ਸਮੇਂ ਕਿਸੇ ਇਮਾਰਤ ਨੂੰ ਬਣਾਉਣ ਲਈ ਖੂੰਜੇ ਦੇ ਪੱਥਰ ਦਾ ਬੜਾ ਮਹੱਤਵ ਹੁੰਦਾ ਸੀ। ਮਕਾਨ ਬਣਾਉਣ ਲਈ ਇਹ ਬੜਾ ਜ਼ਰੂਰੀ ਸੀ। ਇਸ ਨਾਲ ਹੀ ਨੀਂਹ ਪੂਰੀ ਹੁੰਦੀ ਸੀ ਅਤੇ ਬਾਕੀ ਇਮਾਰਤ ਦੇ ਹਿੱਸੇ ਅਤੇ ਦਿਸ਼ਾ ਦਾ ਪਤਾ ਲਗਦਾ ਸੀ।⁷ ਯਹੁਦੀਆਂ ਨੇ ਖੂੰਜੇ ਦੇ ਪੱਥਰ ਲਈ ਥਾਂ ਰੱਖਿਆ ਹੁੰਦਾ ਸੀ (ਮਸੀਹਾ ਦੇ ਸਬੰਧ ਵਿਚ ਉਨ੍ਹਾਂ ਦੇ ਵਿਚਾਰ ਦੇ ਅਧਾਰ ਤੇ); ਪਰ ਜਦ ਯਿਸੂ ਆਇਆ; ਤਾਂ ਉਹਨੇ ਸ਼ੁਰੂ ਹੀ ਉਨ੍ਹਾਂ ਦੀ ਇੱਛਾ ਦੇ ਮੁਤਾਬਕ ਨਹੀਂ ਕੀਤਾ! ਪੂਰਵਧਾਰਣਾ ਅਤੇ ਪੂਰਵ ਕਲਪਨਾ ਸੱਚਾਈ ਦੇ ਖਤਰਨਾਕ ਦੁਸ਼ਮਣ ਹਨ!

ਮੁਕਤੀ

ਪਤਰਸ ਨੇ ਉਪਦੇਸ਼ ਦੇ ਵਾਰਾਂ ਦਾ ਮੀਂਹ ਵਰ੍ਹਾ ਦਿੱਤਾ, ਜਿਸ ਨਾਲ ਸਭਾ ਦੀ ਸ਼ਕਲ ਹੀ ਵਿਗੜ ਗਈ। ਉਸ ਨੂੰ ਬੇਹੋਸ਼ ਕਰਨ ਵਾਸਤੇ ਉਹਨੇ ਆਖਰੀ ਵਾਰ ਕੀਤਾ: ‘‘ਅਰ ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ’’ (ਆਇਤ 12)। ਯੂਨਾਨੀ ਭਾਸ਼ਾ ਵਿਚ ਸ਼ਬਦਾਂ ਦੀ ਹੋਰਾਫੇਰੀ ਹੈ ਜੋ ਪੰਜਾਬੀ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਆਇਤ 12 ਵਿਚ ‘‘ਮੁਕਤੀ’’ ਉਸੇ ਸ਼ਬਦ ਤੋਂ ਹੈ ਜਿਸ ਤੋਂ ਆਇਤ 9 ਵਿਚ ‘‘ਚੰਗਾ ਕੀਤਾ ਗਿਆ’’ ਹੈ। ਜਿਵੇਂ ਉਸ ਮੰਗਤੇ ਨੂੰ ਸ਼ਰੀਰਕ ਚੰਗਾਈ ਸਿਰਫ ਯਿਸੂ ਹੀ ਦੇ ਸਕਦਾ ਸੀ, ਉਸੇ ਤਰ੍ਹਾਂ ਮਨੁੱਖ ਜਾਤੀ ਦੇ ਆਤਮਕ ਰੋਗ ਨੂੰ ਵੀ ਉਹੀ ਠੀਕ ਕਰ ਸਕਦਾ ਹੈ।

‘‘ਕਿਸੇ ਦੂਏ ਤੋਂ ਮੁਕਤੀ ਨਹੀਂ?’’ ਇਹ ਗੱਲ ਬੜੀ ਸੌਂਝੀ ਜਿਹੀ ਤਾਂ ਹੈ ਪਰ ਹੈ ਸੱਚ। ਯਿਸੂ ਨੇ ਕਿਹਾ, ‘‘ਰਾਹ ਅਤੇ ਸਚਿਆਈ ਅਤੇ ਸਿਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ’’ (ਯੂਹੀਨਾ 14:6⁸)। ਪਤਰਸ ਨੇ ਇੱਥੇ ਯਿਸੂ ਦੀ ਹਾਂ ਵਿਚ ਹਾਂ ਭਰੀ ਸੀ। ਉਹਦੇ ਸੁਣ ਵਾਲੇ ਆਪਣੇ ਆਪ ਨੂੰ ਮੁਕਤੀ ਪਾਏ ਹੋਏ ਸਮਝਦੇ ਸਨ ਕਿਉਂਕਿ ਉਹ ਅਬਰਾਹਮ ਦੀ ਸੰਤਾਨ ਸਨ ਅਤੇ ਉਨ੍ਹਾਂ ਕੋਲ ਮੂਸਾ ਦੀ ਸ਼ਰੂਆ ਸੀ। ਪਤਰਸ ਦਾ ਕਹਿਣਾ ਸੰਖੇਪ ਵਿਚ ਇਹ ਸੀ ਕਿ ‘‘ਤੁਸੀਂ ਅਬਰਾਹਮ ਜਾਂ ਮੂਸਾ ਰਾਹੀਂ ਮੁਕਤੀ ਨਹੀਂ ਪਾ ਸਕਦੇ! ਤੁਸੀਂ ਮੁਕਤੀ ਸਿਰਫ ਯਿਸੂ ਦੇ ਨਾਮ ਰਾਹੀਂ ਹੀ ਪਾ ਸਕਦੇ ਹੋ! ’’ ਅੱਜ ਦੇ ਧਾਰਮਿਕ ਜਗਤ ਦਾ

ਦਾਅਵਾ ਹੈ ਕਿ ਜੇ ਤੁਸੀਂ ਚੰਗੇ ਕੰਮ ਕਰੋ, ਤਾਂ ਤੁਹਾਡੇ ਲਈ ਸਵਰਗ ਵਿਚ ਜਾਣ ਦੇ ਹਜ਼ਾਰਾਂ ਰਾਹ ਹਨ। ਪਤਰਸ ਫਿਰ ਕਹਿੰਦਾ ਹੈ, ‘‘ਨਹੀਂ! ਤੁਸੀਂ ਸਿਰਫ ਯਿਸੂ ਦੇ ਨਾਮ ਰਾਹੀਂ ਹੀ ਮੁਕਤੀ ਪਾ ਸਕਦੇ ਹੋ!॥’’ ਸੱਚਾਈ, ਆਪਣੇ ਸੁਭਾਅ ਤੋਂ ਹੀ ਹਮੇਸ਼ਾ ਤੰਗ ਜਾਂ ਸੌਡੀ ਹੁੰਦੀ ਹੈ।

‘‘ਅਸੀਂ’’ ਸ਼ਬਦ ਤੇ ਧਿਆਨ ਦਿਓ: ‘‘ਜਿਸ ਤੋਂ ਅਸੀਂ ਬਚਾਏ ਜਾਣਾਹੈ॥’’ ਪਤਰਸ ਨੇ ਆਪਣਾ ਹੱਥ ਆਪਣੇ ਵੱਲ, ਯੂਹੰਨਾ, ਉਸ ਆਦਮੀ ਵੱਲ ਜੋ ਚੰਗਾ ਹੋਇਆ ਸੀ, ਸਭਾ ਅਤੇ ਉਸ ਦੇ ਮੌਜੂਦ ਸਭ ਲੋਕਾਂ ਵੱਲ ਘੁਮਾਇਆ ਹੋਵੇਗਾ। ‘‘ਜੇ ਸਾਡੇ ਵਿੱਚੋਂ ਕੋਈ ਮਛਾਗਾ, ਮੰਗਤਾ, ਯਾਜਕ, ਬਜ਼ੁਰਗ, ਗੁੰਬਦੀ, ਸਭਾ ਦਾ ਅਧਿਕਾਰੀ, ਜਾਂ ਹੋਰ ਵੀ ਕੋਈ ਬਚਾਇਆ ਜਾਣਾ ਚਾਹੁੰਦਾ ਹੈ,॥’’ ਉਹ ਜ਼ੋਰ ਦੇ ਕੇ ਕਹਿ ਰਿਹਾ ਸੀ, ‘‘ਤਾਂ ਉਹ ਯਿਸੂ ਮਸੀਹ ਦੇ ਨਾਮ ਰਾਹੀਂ ਹੀ ਬਚਾਇਆ ਜਾ ਸਕੇਗਾ!॥’’

ਪਤਰਸ ਕਹਿ ਰਿਹਾ ਸੀ ਕਿ ਉਸ ਨੂੰ ਸੁਣਨ ਵਾਲੇ ਧਾਰਮਿਕ ਲੋਕ ਗੁਆਚੇ ਹੋਏ ਸਨ। ਪਤਰਸ ਇਹ ਵੀ ਕਹਿ ਰਿਹਾ ਸੀ ਪ੍ਰਮੇਸ਼ਵਰ ਨੇ ਇਸ ਗੁੱਟ ਨੂੰ ਇਕ ਹੋਰ ਮੌਕਾ ਦਿੱਤਾ ਹੈ। ਜਿਵੇਂ ਉਸ ਲੰਗੜੇ ਆਦਮੀ ਨੂੰ ਸਰੀਰਕ ਚੰਗਾਈ ਮਿਲੀ, ਉਸੇ ਤਰ੍ਹਾਂ ਸਭਾ ਦੇ ਲੋਕ ਆਤਮਿਕ ਮੁਕਤੀ ਪਾ ਸਕਦੇ ਸਨ। ਅਜੇ ਬਹੁਤੀ ਦੇਰ ਨਹੀਂ ਹੋਈ ਸੀ; ਯਿਸੂ ਨੂੰ ਠਕਰਾਉਣਾ ਅਤੇ ਸਲੀਬ ਤੇ ਚੜ੍ਹਾਉਣਾ ਅਜਿਹਾ ਪਾਪ ਨਹੀਂ ਸੀ ਕਿ ‘‘ਮਾਫ ਹੀ ਨਾ ਹੋਵੇ॥’’ ਜੇ ਉਹ ਉਸ ਨੂੰ ਹੁਣ ਵੀ ਮਸੀਹਾ ਮੰਨ ਲੈਂਦੇ ਤਾਂ ਹੁਣ ਵੀ ਬਚਾਏ ਜਾ ਸਕਦੇ ਸਨ! ਪ੍ਰਮੇਸ਼ਵਰ ਤਾਂ ਕਿਰਪਾ ਕਰਨ ਵਾਲਾ ਪ੍ਰਮੇਸ਼ਵਰ ਹੈ।

ਪਮੋਸ਼ੀ

ਪਤਰਸ ਦੀਆਂ ਗੱਲਾਂ ਨੇ ਸਭਾ ਨੂੰ ਖਾਮੋਸ਼ ਕਰ ਦਿੱਤਾ! ‘‘ਜਾਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਵੇਖੀ¹⁰ ਅਤੇ ਜਾਣਿਆ ਜੋ ਉਹ ਵਿਦਵਾਨ ਨਹੀਂ ਸਗੋਂ ਆਮ ਲੋਕਾਂ ਵਿੱਚੋਂ ਹਨ ਤਾਂ ਅਚਰਜ ਮੰਨਿਆ’’ (ਆਇਤ 13)। ‘‘ਵਿਦਵਾਨ ਨਹੀਂ ਸਗੋਂ ਆਮ ਲੋਕਾਂ ਵਿੱਚੋਂ’’ ਤੋਂ ਭਾਵ ਸੀ ਕਿ ਰਸੂਲਾਂ ਨੇ (ਖਾਸ ਤੌਰ ਤੇ ਰੱਬੀ ਦੀ ਸਿੱਖਿਆ ਦੀ) ਕੋਈ ਟ੍ਰੈਨਿੰਗ ਨਹੀਂ ਲਈ ਸੀ ਅਤੇ ਉਨ੍ਹਾਂ ਕੋਲ ਕਾਇਦੇ ਮੁਤਾਬਕ ਕੋਈ ਅਹੁਦਾ ਵੀ ਨਹੀਂ ਸੀ।¹¹ ਸਥਾਪਿਤ ਧਾਰਮਿਕ ਖੇਤਰਾਂ ਵਿਚ ਪਤਰਸ ਅਤੇ ਯੂਹੰਨਾ ਦੀ ਕੋਈ ਕਦਰ ਨਹੀਂ ਸੀ! ਉਹ ਐਨੇ ਇਖਤਿਆਰ ਨਾਲ ਅਤੇ ਸਪਸ਼ਟ ਸਮਝਾ ਕੇ ਕਿਵੇਂ ਬੋਲ ਸਕਦੇ ਸਨ? ਉਨ੍ਹਾਂ ਇਕਹੱਤਰ ਵਿਦਵਾਨ ਲੋਕਾਂ ਨੂੰ ਲਾਜ਼ਵਾਬ ਕਿਵੇਂ ਕਰ ਸਕੇ? ਸਭਾ ਨੂੰ ਇਸ ਦਾ ਜਵਾਬ ਮਿਲ ਗਿਆ, ਉਨ੍ਹਾਂ ਨੇ ‘‘ਉਨ੍ਹਾਂ ਨੂੰ ਪਛਾਣਿਆ ਭਾਈ ਇਹ ਯਿਸੂ ਦੇ ਨਾਲ ਰਹੇ ਸਨ’’ (ਆਇਤ 13)। ਇਨ੍ਹਾਂ ਸ਼ਬਦਾਂ ਦਾ ਅਰਥ ਇਹ ਨਹੀਂ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਪਤਰਸ ਅਤੇ ਯੂਹੰਨਾ ਕੌਣ ਹਨ,¹² ਨਾ ਹੀ ਇਨ੍ਹਾਂ ਦੇ ਅਰਥ ਤੋਂ ਇਹ ਸੁਝਾਅ ਮਿਲਦਾ ਹੈ ਕਿ ਸਭਾ ਨੂੰ ਪਹਿਲੀ ਵਾਰ ਲੱਗਾ ਕਿ ਇਹ ਲੋਕ ਯਿਸੂ ਦੇ ਚੇਲੇ ਰਹੇ ਸਨ। ਸਗੋਂ, ਸਭਾ ਨੇ ਅਚਾਨਕ ਮਹਿਸੂਸ ਕੀਤਾ ਕਿ ਪਤਰਸ ਅਤੇ ਯੂਹੰਨਾ ਕਿੰਨੇ ਨਿੱਡਰ ਅਤੇ ਫੈਸਲਾਕੰਨ ਢੰਗ ਨਾਲ ਬੋਲ ਸਕਦੇ ਸਨ। ਇਹ ਦੋ ਆਦਮੀ ਇਵੇਂ ਗੱਲਾਂ ਇਸ ਕਰਕੇ ਕਰ ਸਕਦੇ ਸਨ ਕਿਉਂਕਿ ਉਹ ‘‘ਯਿਸੂ ਦੇ ਨਾਲ ਰਹੇ ਸਨ।’’ ਸਭਾ ਨੇ ਵੇਖਿਆ ਕਿ ‘‘ਯਿਸੂ ਦੇ ਨਾਲ ਰਹਿਣ ਨਾਲ (ਇਨ੍ਹਾਂ ਨੂੰ) ਕੀ ਮਿਲਿਆ ਸੀ!॥’’ ਜਦ ਸਭਾ ਦੇ ਮੈਂਬਰਾਂ ਨੂੰ ਅਤੀਤ ਵਿਚ ਯਿਸੂ ਦੇ ਨਾਲ ਸ਼ਬਦਾਂ ਦੀ ਜੰਗ ਯਾਦ ਆਈ ਹੋਵੇਗੀ ਤਾਂ ਉਨ੍ਹਾਂ ਦੇ ਮੂੰਹ ਉੱਤਰ ਗਏ ਹੋਣਗੇ। ਯਿਸੂ ਨੇ ਵੀ ਕਿਸੇ ਸਕੂਲ, ਕਾਲਜ ਤੋਂ ਟ੍ਰੈਨਿੰਗ ਨਹੀਂ ਲਈ ਸੀ (ਵੇਖੋ ਯੂਹੰਨਾ

7: 15), ਪਰ ਧਰਮ ਪੁਸਤਕ ਦੇ ਵਿਸ਼ਿਆਂ ਤੇ ਜਦ ਵੀ ਉਹ ਉਹਦੇ ਨਾਲ ਭਿੜੇ, ਉਹਨੇ ਉਨ੍ਹਾਂ ਨੂੰ ਮਾਤ ਹੀ ਦਿੱਤੀ ਸੀ।¹³ ਉਨ੍ਹਾਂ ਨੂੰ ਲਗਦਾ ਸੀ ਕਿ ਮੁਸਿਬਤ ਟਲ ਗਈ ਹੈ, ਪਰ ਇੱਥੋਂ ਤਾਂ ਯਿਸੂ ਕਈ ਗੁਣਾ ਹੋ ਗਿਆ ਸੀ ਅਰਥਾਤ ਉਹ ਇਕ ਨਹੀਂ ਸਗੋਂ ਅਨੇਕ ਬਣਿਆ ਹੋਇਆ ਸੀ, ਜੋ ਉਨ੍ਹਾਂ ਨੂੰ ਉਦੇਂ ਹੀ ਬੰਨ੍ਹ ਕੇ ਰੱਖ ਸਕਦਾ ਸੀ ਜਿਵੇਂ ਯਿਸੂ ਨੇ ਬੰਨਿਆ ਸੀ! ਉਨ੍ਹਾਂ ਲਈ ਇਹ ਕਿਨੇ ਸ਼ਰਮ ਦੀ ਗੱਲ ਸੀ!

ਸੈਤਾਨ ਵੱਲੋਂ ਮੁਸ਼ਕਲ ਵਿਚ ਪਾਉਣ ਤੇ ਬਹੁਤ ਛੇਤੀ ਹੀ ਪਤਾ ਲਗ ਜਾਂਦਾ ਹੈ ਕਿ ਅਸੀਂ ‘‘ਯਿਸੂ ਦੇ ਨਾਲ’’ ਰਹੇ ਹਾਂ ਜਾਂ ਨਹੀਂ। ਜੇ ਸਾਡੇ ਖਿਆਲ ਆਪਣੇ ਉੱਤੇ ਹੀ ਕੇਂਦਰਿਤ ਹਨ, ਤਾਂ ਸਾਡੇ ਅੰਦਰ ਉਹਦਾ ਆਤਮਾ ਨਹੀਂ ਹੈ ਜਿਹਨੇ ‘‘ਆਪਣੇ ਆਪ ਨੂੰ ਸੱਖਣਾ ਕਰ ਦਿੱਤਾ’’ ਫਿਰ ‘‘ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ’’ (ਫਿਲਿਪੀਆਂ 2: 7, 8)। ਜੇ ਸਾਡੇ ਮਨਾਂ ਵਿਚ ਡਰ ਰਹਿੰਦਾ ਹੈ, ਤਾਂ ਅਸੀਂ ਉਹਦੇ ਵਚਨ 'ਚੋਂ ਨਹੀਂ ਸਮਝਿਆ ਕਿ ਉਸ ਵਚਨ ਦਾ ਕੀ ਅਰਥ ਹੈ ਜੋ ਉਸ ਨੇ ਕਿਹਾ ਸੀ ਕਿ ‘‘ਤੁਹਾਡਾ ਦਿਲ ਨਾ ਘਬਰਾਵੇ। ਪ੍ਰਮੇਸ਼ਵਰ ਉੱਤੇ ਨਿਹਚਾ ਕਰੋ ਅਰ ਮੇਰੇ ਉੱਤੇ ਵੀ ਨਿਹਚਾ ਕਰੋ’’ (ਯੂਹੇਨਾ 14: 1, 2)। ਹੋ ਸਕਦਾ ਹੈ ਕਿ ਅਸੀਂ ਪਤਰਸ ਅਤੇ ਯੂਹੇਨਾ ਵਾਂਗ ਆਤਮਾ ਦੇ ਮੋਅਜਜ਼ੇ ਰਾਹੀਂ ਕੀਤੇ ਗਏ ਪ੍ਰਦਰਸ਼ਣ ਲਈ ‘‘ਸਿੱਧਾ’’ ਨਾ ਹੋਈਏ; ਪਰ ਅਸੀਂ ਜਾਣਦੇ ਹਾਂ ਕਿ ਸਾਡੀ ਮਦਦ ਲਈ ਪ੍ਰਮੇਸ਼ਵਰ ਦਾ ਆਤਮਾ ਸਾਡੇ ਨਾਲ ਹੈ,¹⁴ ਅਤੇ ਜੇ ਰਸੂਲਾਂ ਵਾਂਗ ਹੀ ਅਸੀਂ ਯਿਸੂ ਨੂੰ ਸਮਰਪਿਤ ਹਾਂ ਤਾਂ ਅਸੀਂ ਵੀ ਸੈਤਾਨ ਦੇ ਖਤਰਨਾਕ ਹਮਲਿਆਂ ਦਾ ਮੁਕਾਬਲਾ ਬੜੀ ਹਿੰਮਤ ਅਤੇ ਦਿਲੇਰੀ ਨਾਲ ਕਰ ਸਕਦੇ ਹਾਂ (ਯਾਕੂਬ 4: 7)।

ਪਤਰਸ ਵੱਲੋਂ ਬੋਲਣਾ ਬੰਦ ਕਰਨ ਦੇ ਬਾਅਦ ਉੱਥੇ ਖੋਨਾਕ ਖਾਮੋਸ਼ੀ ਛਾਅ ਗਈ। ‘‘ਅਤੇ ਉਸ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਉਨ੍ਹਾਂ ਦੇ ਨਾਲ ਖੜਾ ਵੇਖ ਕੇ ਇਹ ਦੇ ਵਿਰੁੱਧ ਕੁਝ ਨਾ ਕਹਿ ਸਕੇ’’ (ਆਇਤ 14)। ਉਹ ਜਾਣਦੇ ਸਨ ਕਿ ਉੱਥੇ ਮੋਅਜਜ਼ਾ ਹੋਇਆ ਹੈ (ਆਇਤ 16)। ਆਪਣੀਆਂ ਅੱਖਾਂ ਸਾਹਮਣੇ ਵੇਖ ਕੇ ਉਹ ‘‘ਕੁਝ ਨਾ ਕਹਿ ਸਕੇ।’’

ਇਹ ਗੱਲ ਕਿ ‘‘ਇਹਦੇ ਵਿਰੁੱਧ ਕੁਝ ਨਾ ਕਹਿ ਸਕੇ’’ ਜੀ ਉੱਠਣ ਦੀ ਹਕੀਕਤ ਦੀ ਜ਼ਬਰਦਸਤ ਗਵਾਹੀ ਹੈ। ਪਤਰਸ ਵੱਲੋਂ ਕਹੀਆਂ ਗਈਆਂ ਮੁੱਖ ਗੱਲਾਂ ਨੂੰ ਆਇਤ 10 ਵਿਚ ਫੇਰ ਤੋਂ ਵੇਖੋ: (1) ਉਸ ਸਭਾ ਦੇ ਲੋਕਾਂ ਨੇ ਹੀ ਯਿਸੂ ਨੂੰ ਸਲੀਬ ਤੇ ਚੜ੍ਹਾਇਆ ਸੀ; (2) ਪ੍ਰਮੇਸ਼ਵਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ; (3) ਜੀ ਉੱਠੇ ਯਿਸੂ ਨੇ ਹੀ ਉਸ ਆਦਮੀ ਨੂੰ ਜੋ ਉਨ੍ਹਾਂ ਦੇ ਸਾਹਮਣੇ ਖੜਾ ਸੀ, ਚੰਗਾ ਕੀਤਾ ਸੀ। ਸਭਾ ਦੇ ਮੈਂਬਰ ਯਿਸੂ ਨੂੰ ਸਲੀਬ ਤੇ ਚੜ੍ਹਾਉਣ ਵਿਚ ਆਪਣੇ ਯੋਗਦਾਨ ਤੋਂ ਇਨਕਾਰ ਨਹੀਂ ਕਰ ਸਕੇ; ਉਹ ਇਹ ਵੀ ਇਨਕਾਰ ਨਹੀਂ ਕਰ ਸਕਦੇ ਕਿ ਇਹ ਆਦਮੀ ਚੰਗਾ ਹੋਇਆ ਹੈ। ਇਸ ਲਈ ਉਹ ਇਸ ਤੋਂ ਮੁੱਕਰ ਨਹੀਂ ਸਕਦੇ ਸਨ ਕਿ ਪ੍ਰਮੇਸ਼ਵਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਸੀ!

ਮਸੀਹੀ ਲਹਿਰ ਬੜੀ ਨਾਜ਼ੂਕ ਅਤੇ ਨਵੀਂ ਨਵੀਂ ਸੀ। ਇਸ ਨੂੰ ਖਤਮ ਕਰਨ ਲਈ, ਇਸ ਦੇ ਦੁਸ਼ਮਣਾਂ ਨੂੰ ਸਿਰਫ ਐਨਾ ਹੀ ਸਾਬਤ ਕਰਨ ਦੀ ਲੋੜ ਸੀ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਨਹੀਂ ਉੱਠਿਆ। ਉਨ੍ਹਾਂ ਲਈ ਸਿਰਫ ਯਿਸੂ ਦੀ ਦੇਹ ਵਿਖਾਉਣਾ ਹੀ ਕਾਫ਼ੀ ਸੀ ਜਾਂ ਫਿਰ ਘੱਟੋਂ ਘੱਟ ਇਹ ਵਿਆਖਿਆ ਕਿ ਉਹਦੀ ਲਾਸ਼ ਕਿਥੇ ਗਈ।¹⁵ ਉਹ ਇਨ੍ਹਾਂ ਦੋਹਾਂ ਵਿੱਚੋਂ ਇਕ ਵੀ ਨਹੀਂ ਕਰ ਸਕਦੇ ਸਨ। ਅੱਜ ਵੀ ਕੁਝ ਲੋਕ ਜੀ ਉੱਠਣ ਨੂੰ ਨਕਾਰਨ ਦੀ ਕੋਸ਼ਿਸ਼ ਕਰਦੇ ਹੀ ਰਹਿੰਦੇ ਹਨ। ਜੇ ਇੰਜ ਹੋ ਸਕਦਾ, ਤਾਂ ਨਾਸਤਕ ਲੋਕ ਉਦੇਂ ਹੀ ਸਾਬਤ ਕਰ ਦਿੱਦੇ ਜੋ ਉਸ

ਵਕਤ ਉੱਥੇ ਹੀ ਸਨ, ਜਿੱਥੇ ਪਹਿਲੀ ਵਾਰ ਜੀ ਉੱਠਣ ਦਾ ਪ੍ਰਚਾਰ ਕੀਤਾ ਗਿਆ ਸੀ! ਪਰ ਉਹ ਕੁਝ ਵੀ ਕਹਿਣ ਵਿਚ ਅਸਮਰਥ ਸਨ!

ਸਾਰ

8 ਤੋਂ 14 ਆਇਤਾਂ ਵਿਚ ਪਤਰਸ ਨੇ ਆਪਣੀ ਸਫ਼ਾਈ ਦਿੰਦਿਆਂ, ਜੋ ਕੁਝ ਕਿਹਾ ਅਤੇ ਜਿਸ ਤਰ੍ਹਾਂ ਦਾ ਵਿਹਾਰ ਕੀਤਾ ਉਸ ਸਭ ਵਿਚ ਯਿਸੂ ਨੂੰ ਹੀ ਵਡਿਆਈ ਦਿੱਤੀ ਗਈ। ਮੇਨੂੰ ਨਹੀਂ ਲਗਦਾ ਕਿ ਸੈਤਾਨ ਵੱਲੋਂ ਸਾਨੂੰ ਮੁਸਕਲ ਵਿਚ ਪਾਉਣਦਾ ਇਸ ਨਾਲੋਂ ਵਧੀਆਂ ਢੰਗ ਹੋਵੇ।

ਵਿਜੁਆਲ-ਏਤੇ ਨੋਟਸ

ਖੂਜੇ ਦੇ ਸਿਰੇ ਦੇ ਪੱਥਰ ਦੇ ਤੌਰ ਤੇ ਯਿਸੂ ਨੂੰ ਠੁਕਰਾ ਦੇਣ ਦੀ ਗੱਲ ਵਿਖਾਉਣ ਲਈ ਇਮਾਰਤ ਦਾ ਇਕ ਰੇਖਾਚਿੱਤਰ ਬਣਾ ਕੇ ਵਿਖਾਇਆ ਜਾ ਸਕਦਾ ਹੈ, ਜਿਸ ਵਿਚ ਖੂਜੇ ਦੇ ਪੱਥਰ ਦੀ ਜਗ੍ਹਾ ਖਾਲੀ ਛੱਡੀ ਗਈ ਹੋਵੇ। ਖਾਲੀ ਛੱਡੀ ਗਈ ਥਾਂ ਮਸੀਹ ਦੇ ਸਬੰਧ ਵਿਚ ਯਹੁਦੀਆਂ ਦੀ ਸੋਚ ਨੂੰ ਜਾਹਿਰ ਕਰਦੀ ਹੈ। ਇਕ ਪਾਸੇ ਇਕ ਖੂਜੇ ਦੇ ਪੱਥਰ ਦੇ ਅਕਾਰ ਦਾ ਰੇਖਾਚਿੱਤਰ ਬਣਾਉ। ਇਹ ਪੱਥਰ ਯਿਸੂ ਨੂੰ ਦਰਸਾਉਂਦਾ ਹੈ। ਧਿਆਨ ਦਿਓ ਕਿ ਇਹ ਪੱਥਰ ਉਸ ਥਾਂ ਫਿੱਟ ਨਹੀਂ ਬੈਠਦਾ। ਇਸ ਕਰਕੇ ਇਸ ਨੂੰ ਠੁਕਰਾ ਦਿੱਤਾ ਜਾਂਦਾ ਹੈ। (ਇਸ ਗੱਲ ਨੂੰ ਸਮਝਾਉਣ ਲਈ ਤੁਸੀਂ ਇਕ ਪੁਰਾਣੀ ਕਹਾਵਤ ਵਰਤ ਸਕਦੇ ਹੋ: ‘‘ਚੌਰਸ ਕਿੱਲ ਗੋਲ ਛੇਦ ਵਿਚ ਨਹੀਂ ਲੱਗ ਸਕਦਾ।’’ ਲੱਕੜੀ ਦੇ ਇਕ ਟੁਕੜੇ ਵਿਚ ਗੋਲ ਛੇਦ ਕਰੋ। ਫਿਰ ਉਸੇ ਗੋਲ ਛੇਦ ਦੇ ਘੇਰੇ ਦੀ ਇਕ ਚੌਰਸ ਕਿੱਲ ਬਣਾਓ। ਗੋਲ ਛੇਦ ਬਾਰੇ ਯਹੁਦੀਆਂ ਦੀ ਸੋਚ ਨੂੰ ਦਰਸਾਉਂਦਾ ਹੈ, ਜਦ ਕਿ ਚੌਰਸ ਕਿੱਲ ਯਿਸੂ ਨੂੰ ਦਰਸਾਉਂਦਾ ਹੈ।)

ਟਿੱਪਣੀਆਂ

¹ਲੁਕਾ 12: 11, 12; ਮੱਤੀ 10: 17-20 ਵੀ ਵੇਖੋ। ਧਿਆਨ ਦਿਓ ਕਿ ਇਹ ਵਾਅਦਾ ਰਸੂਲਾਂ ਨਾਲ ਸੀ, ਸਭ ਪ੍ਰਚਾਰਕਾਂ ਨਾਲ ਨਹੀਂ। ਮੇਰੇ ਅਤੇ ਤੁਹਾਡੇ ਲਈ ‘‘ਪਹਿਲਾਂ ਤਿਆਰੀ ਕਰਨਾ’’ ਜ਼ਰੂਰੀ ਹੈ। ²ਪਤਰਸ ਅਤੇ ਯੂਹੇਨਾ ਨੇ ਕੈਦ ਵਿਚ ਪ੍ਰਾਰਥਨਾ ਕਰਦਿਆਂ ਅਤੇ ਪ੍ਰਮੇਸ਼ਵਰ ਦੀ ਵਡਿਆਈ ਗਾਉਂਦਿਆਂ ਰਾਤ ਬਿਤਾਈ ਹੋਏਗੀ ਜਿਵੇਂ ਬਾਅਦ ਵਿਚ ਪੌਲਸ ਅਤੇ ਸਿਲਾਸ ਨੇ ਵੀ ਕੀਤਾ (16: 25)। ³ਵੇਖੋ 16: 7. ਪਵਿੱਤਰ ਆਤਮਾ ਦੇ ਗੱਲ ਕਰਨ ਦਾ ਇਹ ਇਕ ਹੋਰ ਢੰਗ ਹੈ। ⁴ਸੰਧੇ ਵਿਚ ਉਹਨੇ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਸੰਸਾਰ ਜਾਣ ਲਵੇ।’’ ⁵ਕਦੇ ਕਦੇ ਸਾਡੀਆਂ ਅਤੇ ਪ੍ਰਮੇਸ਼ਵਰ ਦੇ ਗਜ ਦੀਆਂ ਦਿਲਚਸਪੀਆਂ ਇਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ। ਸਾਨੂੰ ਇਸ ਗੱਲ ਦੀ ਤਦ ਤਕ ਬਹੁਤੀ ਛਿਕਰ ਨਹੀਂ ਹੋਣੀ ਚਾਹੀਦੀ ਕਿ ਸਾਡੇ ਨਾਲ ਕੀ ਹੁੰਦਾ ਹੈ ਜਦ ਤਕ ਸਾਡੇ ਖਿਲਾਫ਼ ਬੂਠੇ ਇਲਜ਼ਾਮ ਯਿਸੂ ਦੇ ਨਾਂ ਦੀ ਬਦਨਾਮੀ ਦਾ ਕਾਰਣ ਨਹੀਂ ਬਣਦੇ! ⁶ਯਿਸੂ ਨੇ ਇਸ ਆਇਤ ਨੂੰ ਮਰਕੁਸ 12: 10 ਵਿਚ ਆਪਣੇ ਉੱਤੇ ਲਗਾਇਆ। ਮੂਲ ਸੰਦਰਭ ਵਿਚ, ਰੱਦਿਆ ਹੋਇਆ ਪੱਥਰ ਇਸਰਾਏਲ ਨੂੰ ਵੀ ਕਿਹਾ ਜਾ ਸਕਦਾ ਹੈ, ਜਿਸ ਨੂੰ ਦੂਜੇ ਦੇਸ਼ਾਂ ਨੇ ਰੱਦਿਆ ਸੀ ਪਰ ਖੁਦਾ ਵੱਲੋਂ ਉਸ ਨੂੰ ਵਰਤਿਆ ਗਿਆ। ਜਿਵੇਂ ਆਮ ਤੌਰ ਤੇ ਹੁੰਦਾ ਸੀ, ਇਸਰਾਏਲ ਨੇ ਖੁਦਾ ਦੇ ਮਕਸਦਾਂ ਨੂੰ ਪੂਰਾ ਨਹੀਂ ਕੀਤਾ, ਸਗੋਂ ਇਹੁਂ ਮਕਸਦਾਂ ਨੂੰ ਫਲਦਾਇਕ ਬਣਾਉਣ ਲਈ ਮਸੀਹ ਦੇ ਆਉਣ ਤਕ ਛੱਡ ਦਿੱਤਾ। ਫਿਰ ਪੂਰੀ ਤਰ੍ਹਾਂ ਨਾਲ ਇਹ ਆਇਤ ਮਸੀਹ ਨਾਲ ਜੁੜੀ ਭਵਿੱਖਧਾਣੀ ਦੇ ਉਪ

ਵਿਚ ਪਛਾਣੀ ਜਾਂਦੀ ਅਤੇ ਹੈ।⁷ ਉਨ੍ਹਾਂ ਕੋਲ ਉਹ ਅੌਜ਼ਾਰ ਅਤੇ ਤਕਨੀਕ ਨਹੀਂ ਸੀ ਜੋ ਅੱਜ ਸਾਡੇ ਕੋਲ ਹੈ। ਜਿਵੇਂ ਅੱਜ ਅਸੀਂ ਇਮਾਰਤਾਂ ਬਣਾਉਂ ਦੇ ਹਾਂ, ਇਸ ਵਿਚ ਖੂਜੇ ਦੇ ਪੱਥਰ (ਜਾਂ ਇੱਟ ਜਾਂ ਲਕੜੀ ਦੇ ਟੁਕੜੇ) ਦਾ ਐਨਾ ਮਹੱਤਵ ਨਹੀਂ ਹੁੰਦਾ ਜਿੰਨਾ ਉਸ ਸਮੇਂ ਸੀ। ਸੋ ਹੋ ਸਕਦਾ ਹੈ ਕਿ ਹੁਣ ਇਸ ਉਦਾਹਰਣ ਦਾ ਅਸਰ ਉਨਾਂ ਨਾ ਹੋਵੇ ਜਿਨ੍ਹਾਂ ਉੱਦੋਂ ਸੀ। ਇਸ ਲਈ ਭੁਝ ਅਨੁਵਾਦਾਂ (ਜਿਵੇਂ ਕਿ NEB) ਵਿਚ ‘ਮੁੱਖ ਪੱਥਰ’ ਜਾਂ ਇਸ ਵਿਚਾਰ ਨੂੰ ਵਿਅਕਤ ਕਰਨ ਲਈ ਇਹਦੇ ਵਰਗਾ ਕੋਈ ਹੋਰ ਸ਼ਬਦ ਹੈ। ਸਾਡੇ ਵਿੱਚੋਂ ਜ਼ਿਆਦਾਤਰ ਲੇਕ ਇਹ ਸਮਝਦੇ ਹਨ ਕਿ ਪੱਥਰਾਂ ਦੇ ਰਾਹ ਵਿਚ ਮੁੱਖ ਪੱਥਰ ਦੇ ਨਾ ਹੋਣ ਦਾ ਕੀ ਮਤਲਬ ਹੋਵੇਗਾ।⁸ ਯੂਨਾਨੀ ਰਚਨਾ ਵਿਚ ਵੀ ਇਸ ਤੇ ਜ਼ੋਰ ਦਿੱਤਾ ਗਿਆ ਹੈ।⁹ ਦੋ ਅਤੇ ਦੋ ਹਮੇਸ਼ਾ ਚਾਰ ਹੁੰਦੇ ਹਨ। ਇਹ ਕਦੇ ਵੀ ਪੰਜ ਨਹੀਂ ਹੋ ਸਕਦੇ। ਤੰਗ ਸੋਚ ਵੀ ਇਸੇ ਤੌਰ 'ਤੇ ਸੱਚ ਹੈ।¹⁰ ਦਲੇਰੀ ਲੇਕਾਂ ਵਿਚ ਬੋਲਣ ਲਈ ਚੇਲਿਆਂ ਦਾ ਖਾਸ ਗੁਣ ਸੀ (9:27, 28; 13:46; 14:3; 18:26; 19:8; 26:26) ਇਹ ਅਰੰਭਕ ਕਲੀਸੀਆ ਦੇ ਵਧਣ ਦੇ ‘ਰਹੱਸ’ ਦੀ ਇਕ ਹੋਰ ਗੱਲ ਸੀ।

¹¹ ਸਿਖਲਈ ਦਾ ਫਾਇਦਾ ਹੈ, ਪਰ ਪ੍ਰਮੇਸ਼ਵਰ ਦੇ ਵਰਚਨ ਦਾ ਵਡਾਦਾਰੀ ਨਾਲ ਪ੍ਰਚਾਰ ਕਰਨ ਲਈ ਡਿਗਰੀਆਂ ਦੀ ਕਦੇ ਵੀ ਲੋੜ ਨਹੀਂ ਰਹੀ। ਅਮਰੀਕਾ ਵਿਚ, ਖਾਸ ਕਰਕੇ ਦੱਖਣ ਵਿਚ ਮਸੀਹ ਦੀਆਂ ਕਲੀਸੀਆਵਾਂ ਮੁੱਖ ਤੌਰ 'ਤੇ ਕਿਸਾਨਾਂ ਅਤੇ ਵਪਾਰੀਆਂ ਨਾਲ ਬਣੀਆਂ ਹਨ ਜਿਨ੍ਹਾਂ ਨੇ ਥੇਡੀ ਜਿਹੀ ਜਾਂ ਸਕੂਲ ਕਾਲਜ ਦੀ ਟ੍ਰੈਨਿੰਗ ਨਹੀਂ ਪਾਈ ਸੀ ਪਰ ਉਨ੍ਹਾਂ ਵਿਚ ਪ੍ਰਮੇਸ਼ਵਰ ਦੇ ਵਰਚਨ ਦਾ ਪ੍ਰਚਾਰ ਕਰਨ ਦੀ ਬੜੀ ਤਾਂਧ ਸੀ।¹² ਯੂਰੇਨਾ ਨੂੰ ਕਾਅਡਾ ਚੰਗੀ ਤਰ੍ਹਾਂ ਜਾਣਦਾ ਸੀ (ਯੂਰੇਨਾ 18:15, 16)।¹³ ਵੇਖੋ ਮੱਤੀ 21:23-27; 22:15-46. ਪਹਿਲੇ ਪਤਰਸ ਅਤੇ ਯੂਰੇਨਾ ਨੇ ਵੇਖਿਆ ਸੀ ਕਿ ਸਭਾ ਨੇ ਯਿਸੂ ਦੇ ਨਾਲ ਕੀ ਵਿਹਾਰ ਕੀਤਾ ਸੀ। ਹੁਣ ਸਭਾ ਵੇਖ ਰਹੀ ਸੀ ਕਿ ਯਿਸੂ ਨੇ ਉਨ੍ਹਾਂ ਨਾਲ ਕੀ ਵਿਹਾਰ ਕੀਤਾ ਸੀ।¹⁴ ਰਸੂਲਾਂ ਦੇ ਕੰਮ 2:38 ਤੇ ਨੋਟਸ ਵੇਖੋ।¹⁵ ਇਹ ਮਹੱਤਵਪੂਰਣ ਹੈ ਕਿ ਸਭਾ ਨੇ ਉਹ ਹਾਸੇਹੀਣੀ ਕਹਾਣੀ ਨਹੀਂ ਦੁਹਰਾਈ ਕਿ ਪਹਿਰੇਦਾਰ ਸੌਂ ਗਏ ਸਨ ਅਤੇ ਇਹ ਕਿ ਚੇਲਿਆਂ ਨੇ ਉਹਦੀ ਲਾਸ ਚੋਰੀ ਕਰ ਲਈ ਸੀ (ਮੱਤੀ 28:11-15)। ਇਸ ਕਹਾਣੀ ਨੇ ਅਫਵਾਹ ਦੇ ਰੂਪ ਵਿਚ ਚੰਗਾ ਕੰਮ ਕੀਤਾ; ਪਰ ਜੇ ਸਭਾ ਕਾਨੂੰਨੀ ਸਥਤ ਦੇ ਤੌਰ 'ਤੇ ਇਸ ਨੂੰ ਪੇਸ਼ ਕਰਦੀ ਤਾਂ ਪਤਰਸ ਉਨ੍ਹਾਂ ਨੂੰ ‘ਉਸੇ ਖੇਡੇ ਤੇ ... ਲਮਕਾ’ ਦਿੰਦਾ ਜਿਹੜਾ ਉਨ੍ਹਾਂ ਨੇ ਉਹਦੇ ਲਈ ਬਣਾਇਆ ਸੀ (ਤੁਲਨਾ ਅਸਤਰ 7:10) ਕਿਉਂਕਿ ਜੇ ਸਿਪਾਹੀ ਡਿਊਟੀ ਸਮੇਂ ਸੱਚਮੁੱਚ ਸੌਂ ਗਏ ਹੁੰਦੇ ਤਾਂ ਉਨ੍ਹਾਂ ਨੂੰ ਇਨਾਮ ਨਹੀਂ ਸਗੋਂ ਮੌਤ ਦੀ ਸਜ਼ਾ ਮਿਲਣੀ ਸੀ (ਤੁਲਨਾ 12:19; 16:27)।